




Corliss PS

3730 CORLISS CRES
MISSISSAUGA
L4T2Z4

ਸਟ੍ਰੀਟ ਤੇ ਪਾਰਕਿੰਗ ਸਬੰਧੀ ਪਲਾਨਰ



Corliss Public School



ਟ੍ਰੈਫਿਕ ਸਿਗਨਲ



ਸੜਕ ਤੇ ਸਾਈਕਲਿੰਗ ਦਾ ਰੂਟ



ਸੜਕ ਤੋਂ ਹੇਠਾਂ ਰਸਤਾ ਜਾਂ ਪਗਡੰਡੀ



5 ਮਿੰਟਾਂ ਦਾ ਪੈਦਲ ਰਸਤਾ ਜਾਂ 2 ਮਿੰਟ ਰੇਲ



10 ਮਿੰਟਾਂ ਦਾ ਪੈਦਲ ਰਸਤਾ ਜਾਂ 4 ਮਿੰਟ ਰੇਲ



ਸਕੂਲ ਕ੍ਰੌਸਿੰਗ ਗਾਰਡ



ਸਕੂਲ ਪੈਦਲ ਜਾਣ ਦੇ ਰੂਟ



ਪਾਰਕਿੰਗ ਪਾਬੰਦੀਆਂ ਲਾਗੂ ਹਨ



ਸਟ੍ਰੀਟ ਤੇ ਪਾਰਕਿੰਗ ਦੀ ਇਜਾਜ਼ਤ ਹੈ




ਸਕੂਲ ਸਟ੍ਰੀਟਸ ਬੰਦ ਹੋਣਾ

ਧਿਆਨ ਦਿਓ: ਇਸ ਨਕਸ਼ੇ ਦੀ ਵਰਤੋਂ, ਤੁਹਾਡੀ ਪਾਰਕਿੰਗ ਦੀ ਯੋਜਨਾ ਬਣਾਉਣ ਵਿੱਚ ਮਦਦ ਲਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਨਕਸ਼ਾ ਪੇਸਟ ਕੀਤੇ ਗਏ ਬਾਇ-ਲਾਅਜ ਦੇ ਮੁਤਾਬਕ ਨਹੀਂ ਹੈ, ਤਾਂ ਕਿਰਪਾ ਕਰਕੇ ਟਿਕਟ ਪ੍ਰਾਪਤ ਹੋਣ ਤੋਂ ਬਚਣ ਲਈ, ਪੇਸਟ ਕੀਤੇ ਗਏ ਬਾਇ-ਲਾਅਜ ਦੀ ਪਾਲਣਾ ਕਰੋ।

ਪਿਛਲੀ ਵਾਰ ਅੱਪਡੇਟ ਕੀਤਾ: ਗਰਮੀ 2025



Produced by Geospatial Solutions
School Streets Program



Map data © OpenStreetMap contributors, Microsoft, Facebook, Inc. and its affiliates, Esri Community Maps contributors, Map layer by Esri



School Streets Pilot Project

Let's Walk and Roll to School!

ਪੈਦਲ ਜਾਂ ਰੋਲ ਕਰਕੇ ਸਕੂਲ ਕਿਉਂ ਜਾਣਾ ਚਾਹੀਦਾ ਹੈ?

ਇਹ ਸਿਹਤ ਲਈ ਚੰਗਾ ਹੈ!

- ਸਰਗਰਮ ਰਹਿਣ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ।
- ਸਰਗਰਮੀ ਨਾਲ ਸਕੂਲ ਆਉਣ-ਜਾਣ ਨਾਲ ਸਕੂਲ ਵਿਖੇ ਚੁਸਤੀ ਅਤੇ ਇਕਾਗਰਤਾ ਵਧਦੀ ਹੈ।

ਇਹ ਮਜ਼ੇਦਾਰ ਹੈ!

- ਸਰਗਰਮੀ ਨਾਲ ਸਕੂਲ ਆਉਣ-ਜਾਣਾ, ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਦਾ ਸ਼ਾਨਦਾਰ ਤਰੀਕਾ ਹੈ।
- ਆਵਾਜਾਈ ਦਾ ਸਰਗਰਮ ਸਾਧਨ ਵਰਤਣਾ, ਟ੍ਰੈਫਿਕ ਵਿੱਚ ਫਸੇ ਰਹਿਣ ਦੇ ਮੁਕਾਬਲੇ ਕਿਤੇ ਵੱਧ ਮਜ਼ੇਦਾਰ ਹੋ ਸਕਦਾ ਹੈ!

ਇਹ ਤੁਹਾਡੀ ਸੋਚ ਤੋਂ ਕਿਤੇ ਵੱਧ ਨੇੜੇ ਹੋ ਸਕਦਾ ਹੈ!

- ਕਈ ਬੱਚੇ ਲਗਭਗ 15 ਮਿੰਟਾਂ ਜਾਂ ਇਸਤੋਂ ਵੀ ਘੱਟ ਸਮੇਂ ਵਿੱਚ 1 ਕਿਲੋਮੀਟਰ ਪੈਦਲ ਤੁਰ ਸਕਦੇ ਹਨ। ਬਾਈਕ ਨਾਲ ਇਸਤੋਂ ਲਗਭਗ ਅੱਧਾ ਸਮਾਂ ਲੱਗਦਾ ਹੈ।

ਇਹ ਬਾਲਗਾਂ ਲਈ ਵੀ ਚੰਗਾ ਹੈ!

- ਹਰ ਕਦਮ, ਜੋ ਤੁਸੀਂ ਤੁਰਦੇ ਹੋ, ਸਰੀਰਕ ਗਤੀਵਿਧੀ ਵਿੱਚ ਹਰ ਹਫ਼ਤੇ 150 ਮਿੰਟ ਜੋੜਦਾ ਹੈ, ਜਿਸਦੀ ਬਾਲਗਾਂ ਲਈ ਸਿਫਾਰਿਸ਼ ਕੀਤੀ ਜਾਂਦੀ ਹੈ।

ਪੈਦਲ ਚੱਲਣ ਅਤੇ ਰੋਲਿੰਗ ਲਈ ਸੁਰੱਖਿਆ ਸਬੰਧੀ ਸੁਝਾਅ

ਤੁਹਾਡੇ ਘਰ ਤੋਂ ਸਕੂਲ ਤੱਕ ਦੇ ਰਸਤੇ ਦੀ ਯੋਜਨਾ ਬਣਾਓ ਅਤੇ ਆਪਣੇ ਬੱਚੇ ਦੇ ਨਾਲ ਉਸ ਰੂਟ ਤੇ ਆਉਣ-ਜਾਣ ਦਾ ਅਭਿਆਸ ਕਰੋ।

- ਉਹਨਾਂ ਪਗਡੰਡੀਆਂ ਵਾਲੇ ਰੂਟ ਜਾਂ ਰਸਤੇ ਚੁਣੋ, ਜਿੱਥੇ ਤੁਸੀਂ ਪੈਦਲ ਤੁਰ ਸਕੋ ਜਾਂ ਰੋਲ ਕਰ ਸਕੋ, ਤੁਹਾਡੀ ਕਮਿਊਨਿਟੀ ਵਿੱਚ ਨਿਸ਼ਾਨ ਲਗਾਏ ਹੋਏ ਸਕੂਲ ਪੈਦਲ ਜਾਣ ਦੇ ਰੂਟਾਂ ਸਮੇਤ।
- ਐਮਰਜੈਂਸੀ ਦੀ ਸਥਿਤੀ ਲਈ, ਕ੍ਰੌਸਿੰਗ ਗਾਰਡਸ, ਪੈਦਲ ਸੜਕ ਪਾਰ ਕਰਨ ਦੇ ਸਥਾਨਾਂ, ਰੁਕਣ ਦੇ ਸਾਈਨ ਬੋਰਡਾਂ, ਲੈਂਡਮਾਰਕਾਂ, ਸੁਰੱਖਿਆ ਸਬੰਧੀ ਖਤਰਿਆਂ ਦੇ ਬੋਰਡਾਂ ਅਤੇ ਦੋਸਤਾਂ ਦੇ ਘਰਾਂ ਦਾ ਧਿਆਨ ਰੱਖੋ।
- ਉਹਨਾਂ ਦੋਸਤਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਪੈਦਲ ਜਾਣ ਦੀ ਯੋਜਨਾ ਬਣਾਓ, ਜੋ ਸਕੂਲ ਦੇ ਤੁਹਾਡੇ ਰੂਟ ਵੱਲ ਰਹਿੰਦੇ ਹਨ, ਜਾਂ ਇੱਕ ਪੈਦਲ ਤੁਰਨ ਦਾ ਗਰੁੱਪ ਸ਼ੁਰੂ ਕਰੋ।

ਤੁਹਾਡਾ ਆਉਣ-ਜਾਣ ਦਾ ਜੋ ਵੀ ਸਾਧਨ ਹੋਵੇ, ਹਮੇਸ਼ਾ ਸੜਕ ਦੇ ਨਿਯਮਾਂ ਦੀ ਪਾਲਣਾ ਕਰੋ:

- ਸਾਰੇ ਟ੍ਰੈਫਿਕ ਸਿਗਨਲਾਂ/ਸਾਈਨ ਬੋਰਡਾਂ ਅਤੇ ਪਗਡੰਡੀ ਦੇ ਸਾਈਨ ਬੋਰਡਾਂ ਦੀ ਪਾਲਣਾ ਕਰੋ।
- ਕਦੇ ਵੀ ਪਾਰਕ ਕੀਤੇ ਜਾਂ ਰੁਕੇ ਹੋਏ ਵਾਹਨਾਂ ਦੇ ਵਿਚਕਾਰ ਪਾਰ ਨਾ ਕਰੋ।
- ਡ੍ਰਾਈਵਵੇਜ਼ ਨੂੰ ਪਾਰ ਕਰਨ ਵੇਲੇ ਜ਼ਿਆਦਾ ਸਾਵਧਾਨੀ ਵਰਤੋ।

ਤੁਹਾਡੀ ਕੀ ਕਰਨਾ ਚਾਹੀਦਾ ਹੈ, ਜੇਕਰ ਤੁਸੀਂ ਸਕੂਲ ਤੋਂ ਇੰਨੀ ਦੂਰ ਰਹਿੰਦੇ ਹੋ, ਜਿੱਥੋਂ ਤੁਰ ਕੇ ਜਾ ਰੋਲ ਕਰਕੇ ਆਉਣ-ਜਾਣਾ ਮੁਸ਼ਕਲ ਹੋਵੇ?

- ਜੇਕਰ ਤੁਹਾਡਾ ਬੱਚਾ ਸਕੂਲ ਬੱਸ ਲੈਂਦਾ ਹੈ, ਤਾਂ ਬੱਸ ਸਟੌਪ ਤੱਕ ਆਪਣੇ ਵਾਹਨ ਤੇ ਆਉਣ ਦੀ ਬਜਾਏ ਪੈਦਲ ਜਾਣ ਦੀ ਕੋਸ਼ਿਸ਼ ਕਰੋ।
- ਜੇਕਰ ਤੁਹਾਡਾ ਬੱਚਾ ਸਕੂਲ ਬੱਸ ਨਹੀਂ ਲੈਂਦਾ ਹੈ, ਤਾਂ ਵਾਹਨ ਨੂੰ ਸਕੂਲ ਤੋਂ 5 ਜਾਂ 10 ਮਿੰਟ ਦੂਰ ਪਾਰਕ ਕਰਨ ਦੀ ਕੋਸ਼ਿਸ਼ ਕਰੋ, ਅਤੇ ਬਾਕੀ ਰਸਤੇ ਪੈਦਲ ਤੁਰ ਕੇ ਜਾਂ ਰੋਲ ਕਰਕੇ ਆਓ। ਤੁਸੀਂ ਟ੍ਰੈਫਿਕ ਤੋਂ ਬਚੋਗੇ ਅਤੇ ਥੋੜ੍ਹੀ ਕਸਰਤ ਵੀ ਹੋ ਜਾਵੇਗੀ!

ਸਕੂਲ ਜਾਣ ਲਈ ਸਰਗਰਮ ਰੂਟ ਦੀ ਯੋਜਨਾ ਬਣਾਉਣ ਲਈ ਤੁਹਾਡੇ ਗਵਾਂਢ ਲਈ ਬਣਾਇਆ ਗਿਆ ਨਕਸ਼ਾ ਵਰਤੋ!

Mississauga.ca/schoolstreets

